



Punjab Government Gazette

EXTRAORDINARY

Published by Authority

CHANDIGARH, WEDNESDAY, JULY 19, 2023 (ASADHA 28, 1945 SAKA)

STATE ELECTION COMMISSION

NOTIFICATION

The 19th July, 2023

No. SEC-SAM-ET-2023/1906.—In pursuance of the provisions of Section 93 of the Punjab State Election Commission Act, 1994 (Punjab Act No. 19 of 1994), the Election Commission hereby notifies the order of the Election Tribunal for general information.

ਬਾ ਅਦਾਲਤ ਸ੍ਰੀ ਹਰਪ੍ਰੀਤ ਸਿੰਘ ਅਟਵਾਲ ਇਲੈਕਸ਼ਨ ਟ੍ਰਿਬਿਊਨਲ-ਕਮ-ਉਪ ਮੰਡਲ ਮੈਜਿਸਟਰੇਟ ਫ.ਸਾਹਿਬ।

ਮਿਸਲ ਨੰ. 01/ਇਲੈਕਸ਼ਨ ਪਟੀਸ਼ਨ ਰਜੂਆ : 18-3-2021 ਫੈਸਲਾ ਮਿਤੀ 5-06-2023

ਜ਼ਸ਼ਨਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਵਾਰਡ ਨੰ.-12 ਸਰਹਿੰਦ ਤਹਿਸੀਲ ਵਾ ਜ਼ਿਲਾ ਫਤਿਹਗੜ ਸਾਹਿਬ।

—ਸਾਇਲ ਧਿਰ—

ਬਨਾਮ

- (1) ਗੁਰਪ੍ਰੀਤ ਸਿੰਘ ਗਿੱਲ ਪੁੱਤਰ ਸੁਖਦੇਵ ਸਿੰਘ
- (2) ਪੰਕਜ ਕੁਮਾਰ ਪੁੱਤਰ ਰਮੇਸ਼ ਕੁਮਾਰ ਸ਼ਰਮਾ
- (3) ਤਰਨਪਾਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀਆਨ ਵਾਰਡ ਨੰ.-12 ਤਹਿਸੀਲ ਵਾ ਜ਼ਿਲਾ ਫਤਿਹਗੜ ਸਾਹਿਬ।
- (4) ਐਸ.ਡੀ.ਐਮ. ਫਤਿਹਗੜ ਸਾਹਿਬ-ਕਮ-ਰਿਟਰਨਿੰਗ ਆਫੀਸਰ ਮਿਊਸਪਲ ਕੌਂਸਲ ਫਤਿਹਗੜ ਸਾਹਿਬ।

—ਉਤਰਵਾਦੀਆਨ—

ਇਲੈਕਸ਼ਨ ਪਟੀਸ਼ਨ ਵਾਰਡ ਨੰਬਰ-12 ਅ/ਧ 74 ਤੋਂ 78 ਤੱਕ ਅਤੇ 89-ਸੀ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਬਾਬਤ ਐਸ.ਡੀ.ਐਮ. ਫਤਿਹਗੜ ਸਾਹਿਬ-ਕਮ-ਰਿਟਰਨਿੰਗ ਆਫੀਸਰ ਮਿਊਸਪਲ ਕੌਂਸਲ ਸਰਹਿੰਦ-ਫਤਿਹਗੜ ਸਾਹਿਬ ਵਲੋਂ ਮਿਤੀ 4-2-2021 ਨੂੰ ਕੀਤੇ ਗਏ ਹੁਕਮ ਕੈਂਸਲ ਕਰਨ ਬਾਰੇ।

ਹਾਜ਼ਰ : (1) ਸ੍ਰੀ ਨਰਿੰਦਰ ਸਿੰਘ ਟਿਵਾਣਾ ਐਡਵੋਕੇਟ ਸਾਇਲ ਧਿਰ

(2) ਸ੍ਰੀ ਗਗਨਦੀਪ ਸਿੰਘ ਗੋਰਾਇਆ ਐਡਵੋਕੇਟ ਉਤਰਵਾਦੀ ਧਿਰ ਨੰ.-1

ਹੁਕਮ

ਇਸ ਕੇਸ ਦੇ ਸੰਖੇਪ ਹਾਲਾਤ ਇਸ ਪ੍ਰਕਾਰ ਹਨ। ਸਾਇਲ ਧਿਰ ਸ੍ਰੀ ਜ਼ਸ਼ਨਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਵਾਰਡ ਨੰ.-12 ਸਰਹਿੰਦ ਤਹਿਸੀਲ ਵਾ ਜ਼ਿਲਾ ਫਤਿਹਗੜ੍ਹ ਸਾਹਿਬ ਵੱਲੋਂ ਆਪਣੇ ਵਕੀਲ ਸ੍ਰੀ ਨਰਿੰਦਰ ਸਿੰਘ ਟਿਵਾਣਾ ਰਾਹੀਂ ਇਲੈਕਸ਼ਨ ਪਟੀਸ਼ਨ ਇਸ ਅਦਾਲਤ ਵਿਖੇ ਦਾਇਰ ਕੀਤੀ ਗਈ। ਇਸ ਕੇਸ ਨੂੰ ਦਰਜ ਰਜਿਸਟਰ ਕਰਕੇ ਉਤਰਵਾਦੀ ਧਿਰਾਂ ਨੂੰ ਤਲਬੀ ਸੰਮਨ ਜਾਰੀ ਕੀਤੇ ਗਏ। ਉਤਰਵਾਦੀ ਧਿਰਾਂ ਵਿਚੋਂ ਉਤਰਵਾਦੀ ਨੰ.-1 ਸ੍ਰੀ ਗੁਰਪ੍ਰੀਤ ਸਿੰਘ ਗਿੱਲ ਪੁੱਤਰ ਸੁਖਦੇਵ ਸਿੰਘ ਵੱਲੋਂ ਸ੍ਰੀ ਗਗਨਦੀਪ ਸਿੰਘ ਗੋਰਾਇਆਂ ਐਡਵੋਕੇਟ ਅਦਾਲਤ ਹਾਜ਼ਰ ਆਏ। ਇੰਨਾਂ ਨੂੰ ਦਾਵੇ ਦੀ ਪੜਤ ਜਵਾਬ ਪੇਸ਼ ਕਰਨ ਲਈ ਦਿੱਤੀ ਗਈ। ਉਤਰਵਾਦੀ ਧਿਰ ਵੱਲੋਂ ਆਪਣੇ ਵਕੀਲ ਰਾਹੀਂ ਜਵਾਬ ਪੇਸ਼ ਕੀਤਾ ਗਿਆ। ਉਤਰਵਾਦੀ ਨੰ.-1 ਤੋਂ ਇਲਾਵਾ ਉਤਰਵਾਦੀ ਨੰ.-4 ਵੱਲੋਂ ਕੋਰਟ ਦੀ ਕਾਰਵਾਈ ਅਮਲ ਵਿਚ ਲਿਆਈ ਜਾ ਰਹੀ ਹੈ। ਉਤਰਵਾਦੀ ਨੰ. 2-3 ਵੱਲੋਂ ਕੋਈ ਵੀ ਅਸਾਲਤਨ ਜਾਂ ਵਕਾਲਤਨ ਅਦਾਲਤ ਹਾਜ਼ਰ ਨਾ ਆਉਣ ਕਾਰਨ ਇੰਨ੍ਹਾਂ ਦੇ ਖਿਲਾਫ ਇਕ ਤਰਫਾ ਕਾਰਵਾਈ ਕੀਤੀ ਗਈ ਹੈ।

ਉਕਤ ਸਬੰਧੀ ਸਾਇਲ ਧਿਰ ਵੱਲੋਂ ਇਲੈਕਸ਼ਨ ਪਟੀਸ਼ਨ ਦੇ ਦਾਇਰ ਕੀਤੇ ਗਏ ਕੇਸ ਦਾ ਉਤਰਵਾਦੀ ਨੰ.-1 ਵੱਲੋਂ ਜਵਾਬ ਪੇਸ਼ ਕੀਤਾ ਜਾ ਚੁੱਕਾ ਹੈ। ਇਸ ਲਈ ਸਾਇਲ ਧਿਰ ਵੱਲੋਂ ਦਾਇਰ ਕੀਤੀ ਗਈ ਇਲੈਕਸ਼ਨ ਪਟੀਸ਼ਨ, ਉਤਰਵਾਦੀ ਧਿਰ ਨੰ.-1 ਵੱਲੋਂ ਪੇਸ਼ ਕੀਤੇ ਗਏ ਜਵਾਬ ਅਤੇ ਦੋਵਾਂ ਧਿਰਾਂ ਵੱਲੋਂ ਪੇਸ਼ ਕੀਤੇ ਗਏ ਪੁਖਤਾ ਸਬੂਤਾਂ ਦੀ ਸਮੀਖਿਆ ਕੀਤੀ ਗਈ। ਸਾਇਲ ਧਿਰ ਦੀ ਪਟੀਸ਼ਨ ਦੇ ਪੈਰਾ ਨੰ.-4 ਵਿਚ ਦਰਜ ਵੇਰਵੇ ਅਨੁਸਾਰ ਖਸਰਾ ਨੰ. 7// 16/1, 25, 15, 16/2, 24, 6// 19/2, 20, 21, 22/1, 16, 24 ਅਤੇ 25 ਪਰ ਉਸ ਦੇ ਨਾਮ ਅਤੇ ਉਸ ਦੇ ਪਰਿਵਾਰ ਦੇ ਨਾਮ ਪਰ ਕੋਈ ਕਬਜ਼ਾ ਨਹੀਂ ਹੈ। ਇਸ ਸਬੰਧੀ ਉਸ ਵੱਲੋਂ ਨਾਮਜ਼ਦਗੀ ਭਰਨ ਸਮੇਂ ਹਲਫੀਆ ਬਿਆਨ ਵੀ ਦਿੱਤਾ ਗਿਆ ਸੀ। ਇਸ ਦੇ ਜਵਾਬ ਵਿਚ ਉਤਰਵਾਦੀ ਨੰ.-1 ਵੱਲੋਂ ਇਸ ਪੈਰੇ ਨਹੀਂ ਦਿੱਤਾ ਗਿਆ ਅਤੇ ਨਾ ਹੀ ਪਟੀਸ਼ਨਰ ਸ੍ਰੀ ਜ਼ਸ਼ਨਪ੍ਰੀਤ ਸਿੰਘ ਦੇ ਇੰਨਾਂ ਖਸਰਾ ਨੰਬਰਾਂ ਉਪਰ ਨਜ਼ਾਇਜ਼ ਕਬਜ਼ਾ ਹੋਣ ਸਬੰਧੀ ਕੋਈ ਪੁਖਤਾ ਸਬੂਤ ਪੇਸ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਸ੍ਰੀ ਜ਼ਸ਼ਨਪ੍ਰੀਤ ਸਿੰਘ ਪੁੱਤਰ ਸ੍ਰੀ ਗੁਰਵਿੰਦਰ ਸਿੰਘ ਵੱਲੋਂ ਮਿਤੀ 9-11-2022 ਨੂੰ ਟੈਂਡਰ ਕੀਤੇ ਗਏ ਹਲਫੀਆ ਬਿਆਨ ਨੂੰ ਉਤਰਵਾਦੀ ਨੰ.-1 ਵੱਲੋਂ ਕਰੌਸ ਨਹੀਂ ਕੀਤਾ ਗਿਆ, ਇਸ ਉਤਰਵਾਦੀ ਦੇ ਵਕੀਲ ਨੂੰ ਟੈਂਡਰ ਕੀਤੇ ਗਏ ਹਲਫੀਆ ਬਿਆਨ ਨੂੰ ਕਰੌਸ ਕਰਨ ਲਈ ਕਈ ਮੌਕੇ ਦਿੱਤੇ ਗਏ। ਅਦਾਲਤ ਵੱਲੋਂ ਉਤਰਵਾਦੀ ਨੰ.-1 ਨੂੰ ਪੁਖਤਾ ਸਬੂਤ ਪੇਸ਼ ਕਰਨ ਲਈ ਕਈ ਮੌਕੇ ਦਿੱਤੇ ਗਏ, ਪ੍ਰੰਤੂ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਉਤਰਵਾਦੀ ਨੰ.-1 ਵੱਲੋਂ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ। ਉਤਰਵਾਦੀ ਧਿਰ ਨੰ.-1 ਵੱਲੋਂ ਪਟੀਸ਼ਨਰ ਦੇ ਨਾਮਜ਼ਦਗੀ ਪੇਪਰ ਜੋ ਕਿ ਮਿਤੀ 4-2-2021 ਨੂੰ ਕੈਂਸਲ ਕੀਤੇ ਗਏ, ਇਸ ਦੀ ਕਾਪੀ ਅਦਾਲਤ ਪੇਸ਼ ਕਰਨ ਵਿਚ ਅਸਮਰਥ ਰਿਹਾ ਹੈ।

ਇਸ ਇਲੈਕਸ਼ਨ ਪਟੀਸ਼ਨ ਸਬੰਧੀ ਮਿਸਲ ਨਾਲ ਸ਼ਾਮਲ ਤੱਥਾਂ ਦੇ ਅਧਾਰਤ ਉਸ ਸਮੇਂ ਦੇ ਰਿਟਰਨਿੰਗ ਆਫੀਸਰ ਨਗਰ ਕੌਸਲ ਸਰਹਿੰਦ-ਫਤਿਹਗੜ੍ਹ ਸਾਹਿਬ ਵੱਲੋਂ ਮਿਤੀ 4-2-2021 ਨੂੰ ਵਾਰਡ ਨੰ.-12 ਦੇ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਉਮੀਦਵਾਰ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਦਾ ਹਾਂ ਅਤੇ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਮਿਉਂਸਪਲ ਕੌਸਲਰ ਦੀ ਨਿਯੁਕਤੀ/ਚੋਣ ਨੂੰ ਰੱਦ ਕਰਦਾ ਹਾਂ। ਸਬੰਧਤ ਧਿਰਾਂ ਨੂੰ ਇਸ ਅਦਾਲਤ ਦੇ ਹੁਕਮ ਵਿਰੁੱਧ ਸਮਰੱਥ ਅਦਾਲਤ ਵਿਖੇ ਅਪੀਲ ਕਰਨ ਦੀ ਖੁੱਲ੍ਹ ਹੋਵੇਗੀ। ਹੁਕਮ ਸੁਣਾਇਆ ਗਿਆ ਗਿਆ। ਇਸ ਅਦਾਲਤ ਦੇ ਹੁਕਮ ਦੀ ਤਾਮੀਲ ਕਰਨ ਲਈ ਇਸ ਹੁਕਮ ਦੀ ਕਾਪੀ ਕਾਰਜਸਾਧਕ ਅਫਸਰ ਸਰਹਿੰਦ-ਫਤਿਹਗੜ੍ਹ ਸਾਹਿਬ ਨੂੰ ਭੇਜੀ ਜਾਵੇ। ਮਿਸਲ ਬਾਅਦ ਤਾਮੀਲ ਦਾਖਲ ਰਿਕਾਰਡ ਰੂਮ ਹੋਵੇ।

ਸਹੀ/-

ਇਲੈਕਸ਼ਨ ਟ੍ਰਿਬਿਊਨਲ,
ਫਤਿਹਗੜ੍ਹ ਸਾਹਿਬ।

ਮਿਤੀ 5 ਜੂਨ, 2023